

## ਨਦੀਨ ਉੱਗਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨ ਨਾਸ਼ਕ

► ਇੱਕ ਲਿਟਰ ਸਟੋੰਪ (30 ਤਾਕਤ) ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਮਿਲਾ ਕੇ ਫਸਲ ਬੀਜਣ ਪਿਛੋਂ 24 ਘੰਟੇ ਦੇ ਅੰਦਰ-ਅੰਦਰ ਖੇਤ ਵਿੱਚ ਛਿੜਕਾਅ ਕਰਨ ਨਾਲ ਇੱਟਸਿਟ / ਚੁਪੱਤੀ ਅਤੇ ਮਧਾਣਾ / ਮੱਕੜਾ ਵਰਗੇ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਜਿਨ੍ਹਾਂ ਖੇਤਾਂ ਵਿੱਚ ਨਦੀਨ ਪਹਿਲਾ ਪਾਣੀ ਲਾਉਣ ਪਿਛੋਂ ਜਾਂ ਮੀਂਹ ਪੈਣ ਤੇ ਉੱਗਦੇ ਹਨ ਉਥੇ 1.0 ਲਿਟਰ ਪ੍ਰਤੀ ਏਕੜ ਸਟੋੰਪ 30 ਈ ਸੀ ਦਾ ਛਿੜਕਾਅ ਪਾਣੀ ਲਾਉਣ ਤੋਂ ਬਾਅਦ ਚੰਗੇ ਵੱਤਰ ਵਿਚ ਕਰੋ। ਪਹਿਲਾਂ ਉਗੇ ਨਦੀਨਾਂ ਨੂੰ ਸਟੋੰਪ ਦੇ ਛਿੜਕਾਅ ਤੋਂ ਪਹਿਲਾਂ ਗੋਡੀ ਕਰਕੇ ਪੁੱਟ ਦਿਉ। ਨਦੀਨ ਨਾਸ਼ਕ ਦੀ ਵਰਤੋਂ ਸਮੇਂ ਖੇਤ ਵਿੱਚ ਫਸਲ ਦੀ ਰਹਿੰਦ-ਖੂੰਹਦ ਅਤੇ ਢੀਮਾਂ ਨਹੀਂ ਹੋਣੀ ਚਾਹੀਦੀ ਅਤੇ ਖੇਤ ਵਿੱਚ ਵੱਤਰ ਕਾਫ਼ੀ ਹੋਣੀ ਚਾਹੀਦੀ ਹੈ। ਛਿੜਕਾਅ ਲਈ ਪ੍ਰਤੀ ਏਕੜ 200 ਲਿਟਰ ਪਾਣੀ ਵਰਤ ਕੇ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਵਾਲੇ ਨੈਪਸੇਕ ਪੰਪ ਜਾਂ ਟਰੈਕਟਰ ਵਾਲੇ ਪੰਪ ਨਾਲ ਇਕਸਾਰ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਕਰਨਾ ਚਾਹੀਦਾ ਹੈ।

## ਜੋ ਗੋਡੀ ਨਾਂ ਕਰਨੀ ਹੋਵੇ ਤਾਂ ਉਸਦੇ ਬਦਲ ਵਿੱਚ ਹੇਠ ਦੌਸ਼ੇ ਨਦੀਨ ਨਾਸ਼ਕ ਦੀ ਵਰਤੋਂ ਕਰੋ

- 500 ਮਿਲੀਲਿਟਰ ਗਰਮੈਕਸੋਨ 24 ਐਸ.ਐਲ. (ਪੈਰਾਕੁਐਟ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ।
- ਅਚੋਣਸ਼ੀਲ ਨਦੀਨ ਨਾਸ਼ਕ ਸਾਰੇ ਹਰੇ ਪੋਦਿਆਂ ਨੂੰ ਮਾਰ ਦਿੰਦੇ ਹਨ। ਇਸ ਕਰਕੇ ਇਨ੍ਹਾਂ ਦੀ ਵਰਤੋਂ ਸਮੇਂ ਪੰਪ ਨਾਲ ਸੁਰੱਖਿਆ ਹੁੱਡ ਦੀ ਵਰਤੋਂ ਕਰੋ।

## ਨਦੀਨਨਾਸ਼ਕਾਂ ਦੇ ਛਿੜਕਾਅ ਸਮੇਂ ਸਾਵਧਾਨੀਆਂ

- ਨਦੀਨ ਨਾਸ਼ਕਾਂ ਦੇ ਛਿੜਕਾਅ ਵਾਲੇ ਦਿਨ ਤੇਜ਼ ਹਵਾ ਨਾ ਚਲਦੀ ਹੋਵੇ।
- ਨਦੀਨ ਨਾਸ਼ਕਾਂ ਦਾ ਛਿੜਕਾਅ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਨਾਲ ਕਰੋ।
- ਛਿੜਕਾਅ ਕਰਦੇ ਸਮੇਂ ਧਰਤੀ ਤੋਂ ਨੋਜ਼ਲ ਦੀ ਉੱਚਾਈ 15 ਤੋਂ 20 ਸੈਂਟੀਮੀਟਰ ਹੋਣੀ ਚਾਹੀਦੀ ਹੈ।
- ਕਿਸੇ ਫਸਲ ਉਪਰ 2, 4-ਡੀ ਸਪਰੇ ਕਰਨ ਤੋਂ ਬਾਅਦ ਸ਼ਾਮ ਨੂੰ ਸਪਰੇ ਪੰਪ, ਟੱਬ, ਨੋਜ਼ਲਾਂ ਅਤੇ ਬਾਲਟੀ ਆਇ ਨੂੰ 0.5 ਪ੍ਰਤੀਸ਼ਤ ਸੋਵੇ ਦੇ ਪਾਣੀ ਨਾਲ ਭਰ ਦਿਉ (500 ਗ੍ਰਾਮ ਸੋਚਾ 100 ਲਿਟਰ ਪਾਣੀ) ਅਤੇ ਸਵੇਰੇ ਇਸ ਸਮਾਨ ਨੂੰ ਸਾਫ਼ ਪਾਣੀ ਨਾਲ ਧੋ ਲਵੋ।
- ਮਿਲਾਵਟ ਵਾਲੀ ਜ਼ਹਿਰ ਦੀ ਵਰਤੋਂ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਛਿੜਕਾਅ ਕਰਨ ਤੋਂ ਦੋ ਕੁ ਹਫ਼ਤੇ ਪਹਿਲਾਂ ਇਸ ਜ਼ਹਿਰ ਨੂੰ ਕੁੱਝ ਬੂਟਿਆਂ ਉਪਰ ਛਿੜਕ ਕੇ ਦੇਖ ਲਵੋ। ਜੇਕਰ ਜ਼ਹਿਰ ਵਿੱਚ 2, 4-ਡੀ ਜ਼ਹਿਰ ਦਾ ਰਲਾ ਹੋਵੇਗਾ ਤਾਂ 10 ਦਿਨਾਂ ਦੇ ਅੰਦਰ ਫਸਲ ਦੇ ਕੂਲੇ ਪੱਤੇ ਅਤੇ ਟਹਿਣੀਆਂ ਖਰਾਬ ਹੋ ਜਾਣਗੇ ਜਾਂ ਪੱਤੇ ਝੁੱਝ ਜਾਣਗੇ। ਅਜਿਹੀਆਂ ਜ਼ਹਿਰਾਂ ਨਾ ਵਰਤੋਂ ਜਿਨ੍ਹਾਂ ਨਾਲ ਫਸਲ ਤੇ ਕੋਈ ਮਾੜਾ ਅਸਰ ਹੋਵੇ।



# ਨਰਮੇ ਦੀ ਲਾਹੇਵੰਦ ਖੇਤੀ



An Initiative of TATA TRUSTS

ਹਰਮਨਦੀਪ ਸਿੰਘ, ਕੁਲਬੀਰ ਸਿੰਘ ਬਰਾੜ  
ਇੰਦਰ ਮੋਹਣ ਛਿੱਥਾ, ਬਲਜਿੰਦਰ ਸਿੰਘ, ਅਮਰੀਕ ਸਿੰਘ ਸੋਹੀ, ਗੁਲਜ਼ਾਰ ਸਿੰਘ ਚਹਿਲ  
ਆਰ.ਜੀ.ਆਰ. ਸੈਲ (ਟਾਟਾ ਟਰੱਸਟਸ)  
ਕਮਿਊਨੀਕੇਸ਼ਨ ਸੈਂਟਰ ਬਿਲਡਿੰਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

## ਕਿਸਮਾਂ

ਕਿਸਮਾਂ	ਬੀਜ ਦੀ ਮਾਤਰਾ (ਪ੍ਰਤੀ ਏਕੜ)	ਫਸਲਾ (ਸੈਂਟੀਮੀਟਰ) (ਕਤਾਰਪੱਦ)
<b>ਨਰਮਾ (ਬੀ ਟੀ)</b>		
ਪੀ ਏ ਯੂ ਬੀ ਟੀ 1	4 ਕਿਲੋ (ਬੀ. ਟੀ. ਨਰਮਾ) + 1 ਕਿਲੋ (ਬੀ. ਟੀ. ਰੱਹਤ)	67.5 x 45
ਸਿਫਾਰਸ਼ ਕੀਤੀਆਂ ਗਈਆਂ ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ	900 ਗ੍ਰਾਮ (ਬੀ. ਟੀ. ਨਰਮਾ) + 240 ਗ੍ਰਾਮ (ਬੀ. ਟੀ. ਰੱਹਤ)	67.5 x 75
<b>ਨਰਮਾ (ਬੀ ਟੀ ਰਹਿਤ ਕਿਸਮਾਂ)</b>		
ਐਫ 2228, ਐਲ ਐਚ 2108 ਅਤੇ ਐਲ ਐਚ 2076 ਐਫ 2383 (ਸੰਘਣੀ ਬਿਜਾਈ ਲਈ)	3.5 ਕਿਲੋ 6.0 ਕਿਲੋ	67.5 x 60 67.5 x 15
<b>ਦੇਸੀ ਕਪਾਹ</b>		
ਐਲ ਡੀ 1019, ਐਲ ਡੀ 949 ਅਤੇ ਐਫ ਡੀ ਕੇ 124	3.0 ਕਿਲੋ	67.5 x 45

ਬਿਜਾਈ ਦਾ ਛੁੱਕਵਾਂ ਸਮਾਂ : 1 ਅਪ੍ਰੈਲ ਤੋਂ 15 ਮਈ

## ਬੀਜ ਦੀ ਸੋਧ

- 5 ਲੀਟਰ ਪਾਣੀ ਵਿੱਚ ਅੱਧਾ ਗ੍ਰਾਮ (0.5 ਗ੍ਰਾਮ) ਸਕਸਿਨਿਕ ਏਸਿਡ ਪੋਲ ਕੇ ਇੱਕ ਕਿੱਲੇ ਬੀਜ ਨੂੰ ਉਸ ਵਿੱਚ ਭਿਉ ਦਿਉ। ਜੇ ਲੂੰ-ਰਹਿਤ ਬੀਜ ਹੋਵੇ ਤਾਂ 2 ਤੋਂ 4 ਘੰਟੇ ਲਈ ਭਿਉਣਾ ਚਾਹੀਦਾ ਹੈ। ਪਰ ਜੇ ਲੂੰ ਵਾਲਾ ਬੀਜ ਹੋਵੇ ਤਾਂ 6 ਤੋਂ 8 ਘੰਟੇ ਲਈ ਭਿਉਣਾ ਚਾਹੀਦਾ ਹੈ।
- ਸੋਧ ਤੋਂ ਪਿੱਛੋਂ ਵੜੇਵਿਆਂ ਨੂੰ 5 ਗ੍ਰਾਮ ਗਾਚੇ 70 ਡਬਲਯੂ ਐਸ (ਇਮਿਡਾਕਲੋਪੋਰਿਡ) ਜਾਂ 7 ਗ੍ਰਾਮ ਕਰੂਜ਼ਰ 30 ਐਫ ਐਸ (ਬਾਇਓਮੈਥਾਕਸਮ) ਪ੍ਰਤੀ ਕਿਲੋ ਦੇ ਹਿਸਾਬ ਨਾਲ ਲਾਉ। ਇਸ ਨਾਲ ਨਰਮੇ ਦੀ ਫਸਲ ਤੇਲੇ ਤੋਂ ਬਚੀ ਰਹਿੰਦੀ ਹੈ।

## ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ

- ਬੀ.ਟੀ. ਨਰਮੇ ਦੀ ਕਾਸ਼ਤ ਰੇਤਲੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਨਾਲ ਕਰੋ।
- ਬਿਜਾਈ ਖੇਤ ਨੂੰ ਢੂੰਘਾਂ ਵਾਹ ਕੇ ਕਰੋ ਤਾਂ ਜੋ ਨਰਮੇ ਦੀਆਂ ਜੜ੍ਹਾਂ ਦਾ ਚੰਗੀ ਤਰ੍ਹਾਂ ਵਾਧਾ ਹੋ ਸਕੇ।
- ਫਸਲ ਦੇ ਵਧੀਆ ਜੰਮ ਅਤੇ ਮੁੱਛਲੇ ਵਾਧੇ ਲਈ ਚੰਗੇ ਪਾਣੀ ਨਾਲ ਭਰਵੀਂ ਰੌਣੀ ਜ਼ਰੂਰੀ ਹੈ।
- ਸਿਰਫ਼ ਸਿਫਾਰਸ਼ ਕੀਤੀਆਂ ਹੋਈਆਂ ਕਿਸਮਾਂ ਅਤੇ ਹਾਈਬ੍ਰਿਡ ਹੀ ਬੀਜੋਂ।
- ਬੀ ਟੀ ਨਰਮੇ ਦੇ ਆਲੋ-ਦੁਆਲੇ ਬੀ ਟੀ ਰਹਿਤ ਨਰਮਾ ਜ਼ਰੂਰ ਬੀਜੋਂ।
- ਕੀਤਿਆਂ-ਮਕੌਤਿਆਂ ਤੇ ਬਿਮਾਰੀਆਂ ਦੀਆਂ ਬਦਲਵੀਆਂ ਫਸਲਾਂ ਜਿਵੇਂ ਕਿ ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨੂੰ ਨਰਮੇ-ਕਪਾਹ ਦੇ ਖੇਤਾਂ ਵਿੱਚ ਅਤੇ ਆਲੋ-ਦੁਆਲੇ ਨਾਲ ਬੀਜੋਂ।

- ਛੁੱਲ ਆਉਣ ਤੇ ਫਸਲ ਤੇ 2 ਕਿਲੋ ਪੋਟਾਸ਼ੀਅਮ ਨਾਈਟ੍ਰੋਟ (13:00:45) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਹਫ਼ਤੇ-ਹਫ਼ਤੇ ਦੇ ਵਕਫ਼ੇ ਤੇ 4 ਛਿੜਕਾਅ ਕਰੋ।
- ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਬਿਲਕੁਲ ਨਾਂ ਪਾਉ ਕਿਉਂਕਿ ਇਸ ਨਾਲ ਕੀਤੇ-ਮਕੌਤਿਆਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਹੁੰਦਾ ਹੈ। ਕੀਟਨਾਸ਼ਕਾਂ ਦੇ ਮਿਸਰਣ (ਆਪ ਬਣਾਕੇ ਜਾਂ ਬਣੇ ਬਣਾਏ) ਬਿਲਕੁਲ ਨਾਂ ਵਰਤੋ।

## ਬੀ ਟੀ ਰਹਿਤ ਨਰਮਾਂ / ਰੀਫੁਜ਼ (Refuge)

ਬੀ ਟੀ ਨਰਮੇਂ ਦੇ ਆਲੇ ਦੁਆਲੇ ਬੀ ਟੀ ਰਹਿਤ ਨਰਮਾਂ ਬੀਜਣਾ ਜ਼ਰੂਰੀ ਹੈ। ਇਸ ਨਾਲ ਸੁੰਡੀਆਂ ਵਿੱਚ ਬੀ ਟੀ ਪ੍ਰਤੀ ਸਹਿਣ ਸ਼ਕਤੀ ਪੈਦਾ ਹੋਣ ਦੀ ਸੰਭਾਵਨਾਂ ਘਟ ਜਾਂਦੀ ਹੈ। ਜੇਕਰ 20 ਪ੍ਰਤੀਸ਼ਤ ਰਕਬਾ (1.6 ਕਨਾਲ/ਏਕੜ) ਬੀ ਟੀ ਰਹਿਤ ਨਰਮੇਂ ਹੇਠ ਹੈ ਤਾਂ ਇਸ ਦਾ ਸੁੰਡੀਆਂ ਤੋਂ ਬਚਾਅ ਕਰਨ ਲਈ ਸਿਫਾਰਸ਼ ਕੀਤੀਆਂ ਜ਼ਹਿਰਾਂ ਦੀ ਵਰਤੋਂ ਕਰੋ। ਪ੍ਰੰਤੂ ਜੇਕਰ ਬੀ ਟੀ ਰਹਿਤ ਨਰਮਾਂ ਸਿਰਫ਼ 5 ਪ੍ਰਤੀਸ਼ਤ ਰਕਬੇ (8 ਮਰਲੇ/ਏਕੜ) ਵਿੱਚ ਹੈ ਤਾਂ ਸੁੰਡੀਆਂ ਦੀ ਰੋਕਬਾਮ ਕਰਨ ਲਈ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ। ਜੇਕਰ ਬੀ ਟੀ ਨਰਮੇ ਦੀ ਬੀ ਟੀ ਰਹਿਤ ਕਿਸਮ ਨਾਂ ਮਿਲ ਸਕੇ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਬੀ ਟੀ ਰਹਿਤ ਕਿਸਮਾਂ ਜਿਵੇਂ ਐਫ 2228, ਐਲ ਐਚ 2108 ਅਤੇ ਐਲ ਐਚ 2076 ਬੀਜੀਆਂ ਜਾਂ ਸਕਦੀਆਂ ਹਨ।

## ਰਲਵੀਂ ਫਸਲ ਬੀਜਣਾ

ਬੀ ਟੀ ਨਰਮੇ ਨੂੰ 67.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਬੀਜ ਕੇ ਉਸ ਵਿੱਚ ਰਲਵੀਂ ਫਸਲ ਦੇ ਤੌਰ ਤੇ ਇਕ ਕਤਾਰ ਮੱਕੀ ਜਾਂ ਰਵਾਂਹ ਨੂੰ ਚਾਰੇ ਵਾਸਤੇ ਉਗਾਉ। ਇਨ੍ਹਾਂ ਫਸਲਾਂ ਨੂੰ ਬਿਜਾਈ ਤੋਂ 45-55 ਦਿਨਾਂ ਬਾਅਦ ਕੱਟ ਕੇ ਚਾਰੇ ਲਈ ਵਰਤੋ।

## ਨਦੀਨਾਂ ਦੀ ਰੋਕਬਾਮ

### ਨਦੀਨਾਂ ਦੀ ਰੋਕਬਾਮ ਦੇ ਢੰਗ

#### 1. ਕਾਸ਼ਤਕਾਰੀ ਢੰਗ

- ਨਦੀਨਾਂ ਦੀ ਰੋਕਬਾਮ ਲਈ ਨਰਮੇਂ ਵਿੱਚ 2-3 ਗੋਡੀਆਂ ਕਰਨੀਆਂ ਚਾਹੀਦੀਆਂ ਹਨ।
- ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਕਰੋ ਅਤੇ ਬਾਅਦ ਵਿੱਚ ਗੋਡੀਆਂ ਲੋੜ ਅਨੁਸਾਰ ਕਰੋ।
- ਟਰੈਕਟਰ ਨਾਲ ਚੱਲਣ ਵਾਲੇ ਟਿੱਲਰ / ਰੋਟਰੀ ਵੀਡਰ ਦੀ ਵਰਤੋਂ ਛੋਟੀ ਫਸਲ ਵਿਚ ਕੀਤੀ ਜਾ ਸਕਦੀ ਹੈ।

#### 2. ਰਸਾਇਣਕ ਢੰਗ

ਨਰਮੇ ਵਿੱਚ ਨਦੀਨਾਂ ਦੀ ਰੋਕਬਾਮ ਨਦੀਨ ਨਾਸ਼ਕਾਂ ਨਾਲ ਸਸਤੀ ਤੇ ਸੌਖੀ ਹੁੰਦੀ ਹੈ।